

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਫਾਰਮਰਸ ਮਾਰਕੀਟ, ਇਸ ਗਰਮੀ ਨਵੀਂ ਥਾਂ ਤੇ ਲੱਗੇਗੀ

ਬ੍ਰੈਂਪਟਨ, ਓਨਟਾਰੀਓ (28 ਮਈ, 2021) – ਸਿਟੀ ਆਫ ਬ੍ਰੈਂਪਟਨ ਦੀ ਫਾਰਮਰਸ ਮਾਰਕੀਟ (Brampton Farmers' Market), 2021 ਦੇ ਸੀਜਨ ਲਈ, 19 ਜੂਨ ਨੂੰ ਡਾਉਨਟਾਉਨ ਦੀ ਇੱਕ ਨਵੀਂ ਥਾਂ ਤੇ ਲੱਗੇਗੀ।

ਮਾਰਕੀਟ ਸੀਜਨ ਦੇ ਦੌਰਾਨ ਡਾਉਨਟਾਉਨ ਦੇ ਪੁਨਰ ਵਿਕਾਸ ਦੀ ਸੰਭਾਵਨਾ ਵਿੱਚ, ਮਾਰਕੀਟ ਦੀ ਥਾਂ ਬਦਲ ਕੇ ਇਸਨੂੰ, ਕੇਨ ਵਿਲੀਅਮਸ ਸਕਵੇਅਰ (Ken Whillans Square), ਵੈਲਿੰਗਟਨ ਸਟ੍ਰੀਟ ਵੈਸਟ (Wellington Street West) ਅਤੇ ਗੇਜ ਪਾਰਕ (Gage Park) ਵਿੱਚ ਲਗਾਇਆ ਜਾ ਰਿਹਾ ਹੈ। ਮਾਰਕੀਟ, 23 ਅਕਤੂਬਰ ਤੱਕ ਹਰੇਕ ਸ਼ਨੀਵਾਰ, ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਜਾਰੀ ਰਹੇਗੀ, ਭਾਵੇਂ ਵਰਖਾ ਹੋਵੇ ਜਾਂ ਧੁੱਪ। ਤੁਹਾਡੇ ਕਈ ਮਨਪਸੰਦ ਕਿਸਾਨ ਅਤੇ ਲੋਕਲ ਸਿਲਪਕਾਰ, ਤਾਜ਼ੇ ਸੀਜਨਲ ਫਲਾਂ ਅਤੇ ਸਬਜ਼ੀਆਂ; ਤਿਆਰ ਭੋਜਨ ਅਤੇ ਹੱਥ ਨਾਲ ਬਣੇ ਬੇਜੇੜ ਸਮਾਨ ਦੇ ਨਾਲ ਵਾਪਸ ਆਉਣਗੇ!

### ਕੋਵਿਡ-19 ਦੇ ਸਿਹਤ ਅਤੇ ਸੁਰੱਖਿਆ ਸਬੰਧੀ ਉਪਾਅ

ਸਿਟੀ ਦਾ ਸਟਾਫ਼ ਇਹ ਯਕੀਨੀ ਬਣਾਵੇਗਾ ਕਿ ਮਾਰਕੀਟ, ਪੇਵਿੰਸੀਅਲ ਅਤੇ ਰੀਜਨ ਆਫ ਪੀਲ ਪਬਲਿਕ ਹੈਲਥ (Region of Peel Public Health) ਦੇ ਕੋਵਿਡ-19 (COVID-19) ਸਬੰਧੀ ਨਿਰਦੇਸ਼ਾਂ ਅਤੇ ਗਾਈਡਲਾਈਨਾਂ ਮੁਤਾਬਕ ਚੱਲ ਰਹੀ ਹੈ। ਮਾਰਕੀਟ ਦੇ ਸਾਰੇ ਵਿਕਰੇਤਾਵਾਂ ਅਤੇ ਖਰੀਦਦਾਰਾਂ ਲਈ ਚਿਹਰੇ ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਸਮਾਜਿਕ ਦੂਰੀ ਅਤੇ ਲੋਕਾਂ ਦੀ ਵੱਧ ਤੋਂ ਵੱਧ ਸੰਖਿਆ ਵੀ ਲਾਗੂ ਕੀਤੀ ਜਾਵੇਗੀ।

### ਮਾਰਕੀਟ ਪਹੁੰਚਣਾ

ਮਾਰਕੀਟ ਅਜੇ ਵੀ, ਬ੍ਰੈਂਪਟਨ ਦੇ ਡਾਉਨਟਾਉਨ ਖੇਤਰ ਦੇ ਕੇਂਦਰ ਵਿੱਚ ਹੀ ਸਥਿਤ ਹੈ ਅਤੇ ਇੱਥੇ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੇ ਦੁਆਰਾ ਜਾਂ ਸਾਈਕਲ ਤੇ ਪਹੁੰਚਿਆ ਜਾ ਸਕਦਾ ਹੈ। ਜੇ ਲੋਕ ਆਪਣਾ ਵਾਹਨ ਲੈ ਕੇ ਮਾਰਕੀਟ ਆਉਣਗੇ, ਉਹਨਾਂ ਲਈ ਬ੍ਰੈਂਪਟਨ ਸਿਟੀ ਹਾਲ (Brampton City Hall) ਵਿਖੇ ਮੁਫਤ ਪਾਰਕਿੰਗ ਉਪਲਬਧ ਹੈ।

### ਪ੍ਰਾਯੋਜਕ

2021 ਲਈ ਬ੍ਰੈਂਪਟਨ ਫਾਰਮਰਸ ਮਾਰਕੀਟ, ਮੈਰੀਡੀਅਨ ਕ੍ਰੈਡਿਟ ਯੂਨੀਅਨ (Meridian Credit Union) ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਬ੍ਰੈਂਪਟਨ ਫਾਰਮਰਸ ਮਾਰਕੀਟ ਦੇ ਕਾਰਪੋਰੇਟ ਪ੍ਰਾਯੋਜਕ ਹਨ: ਅਲਗੋਮਾ ਯੂਨੀਵਰਸਿਟੀ (Algoma University), ਆੱਲਸਟੇਟ (Allstate) ਅਤੇ ਸਪਿਰਿਟ ਆਫ ਮੈਥ ਬ੍ਰੈਂਪਟਨ (Spirit of Math Brampton)।

ਇਸ ਸਾਲ ਦੀ ਮਾਰਕੀਟ ਬਾਰੇ ਬਿਲਕੁੱਲ ਤਾਜ਼ਾ ਜਾਣਕਾਰੀ ਲਈ, [www.brampton.ca/markets](http://www.brampton.ca/markets) ਤੇ ਜਾਓ।

**ਹਵਾਲੇ**

“ਬ੍ਰੈਂਪਟਨ ਫਾਰਮਰਸ ਮਾਰਕੀਟ ਵਿੱਚ ਜਾਣਾ, ਪਰਿਵਾਰਾਂ ਲਈ 1986 ਤੋਂ ਇੱਕ ਪਰੰਪਰਾ ਹੈ। ਮੈਨੂੰ ਵੀ ਹਰ ਸ਼ਨੀਵਾਰ ਸਵੇਰੇ ਉੱਥੇ ਜਾਣਾ ਬਹੁਤ ਚੰਗਾ ਲੱਗਦਾ ਹੈ। ਹਾਲਾਂਕਿ ਇਹ ਇੱਕ ਨਵੀਂ ਥਾਂ ਤੇ ਹੈ, ਫਿਰ ਵੀ ਇਹ ਸਾਡੇ ਕਈ ਮਨਪਸੰਦ ਕਿਸਾਨਾਂ ਅਤੇ ਸ਼ਿਲਪਕਾਰਾਂ ਵਾਲੀ, ਪਹਿਲਾਂ ਵਰਗੀ ਹੀ ਸ਼ਾਨਦਾਰ ਮਾਰਕੀਟ ਹੋਵੇਗੀ! ਮੈਂ ਲੋਕਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਸਾਡੀ ਮਾਰਕੀਟ ਵਿੱਚ ਜਾਣ ਅਤੇ ਲੋਕਲ ਵਿਕਰੇਤਾਵਾਂ ਨੂੰ ਸਹਿਯੋਗ ਕਰਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਜਿਵੇਂ ਕਿ ਸਿਟੀ ਆਫ ਬ੍ਰੈਂਪਟਨ, ਕੋਵਿਡ-19 ਮਹਾਂਮਾਰੀ ਤੋਂ ਬਹਾਲੀ ਵੱਲ ਵਧ ਰਹੀ ਹੈ, ਬ੍ਰੈਂਪਟਨ ਫਾਰਮਰਸ ਮਾਰਕੀਟ, ਨਿਵਾਸੀਆਂ ਅਤੇ ਆਉਣ ਵਾਲਿਆਂ ਲਈ, ਇੱਕ ਲੋਕਲ ਟੂਰਿਸਟ ਆਕਰਸ਼ਣ ਅਤੇ ਲੋਕਲ ਵਿਕਰੇਤਾਵਾਂ ਨੂੰ ਸਹਿਯੋਗ ਕਰਨ ਦਾ ਮੌਕਾ ਪੇਸ਼ ਕਰਦੀ ਹੈ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਫਾਰਮਰਸ ਮਾਰਕੀਟ ਨੂੰ ਇੱਕ ਨਵੀਂ ਥਾਂ ਤੇ ਲਗਾਉਣ ਨਾਲ ਸਿਟੀ ਆਫ ਬ੍ਰੈਂਪਟਨ, ਡਾਉਨਟਾਊਨ ਖੇਤਰ ਵਿੱਚ ਪੁਨਰ ਵਿਕਾਸ ਵਿੱਚ ਮਦਦ ਲਈ ਰਿਪੇਅਰ ਦੇ ਕੰਮ ਨੂੰ ਅੱਗੇ ਵਧਾ ਸਕੇਗੀ, ਜਿਸ ਨਾਲ ਇਨੋਵੇਸ਼ਨ ਡਿਸਟ੍ਰਿਕਟ ਮਜ਼ਬੂਤ ਬਣੇਗਾ; ਅਲਗੋਮਾ ਯੂਨੀਵਰਸਿਟੀ ਨੂੰ ਆਪਣੇ ਫੁੱਟਪਿੰਟ ਦਾ ਵਿਸਤਾਰ ਕਰਨ ਵਿੱਚ ਮਦਦ ਮਿਲੇਗੀ; ਅਤੇ, ਹੁਰੋਨਟੈਰੀਓ ਲਾਈਟ ਰੇਲ ਟ੍ਰਾਂਜ਼ਿਟ (ਐਲ.ਆਰ.ਟੀ.) ਪ੍ਰੋਜੈਕਟ ਨੂੰ ਸਹਿਯੋਗ ਮਿਲੇਗਾ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)